

7 ਮਾਰਚ, 2019

ਬ੍ਰੈਂਪਟਨ ਦੇ ਸਪੋਰਟਸ ਹਾਲ ਆਫ ਫੇਮ ਵਿੱਚ ਪੰਜ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ

ਬ੍ਰੈਂਪਟਨ, ਓਨਟੈਰੀਓ – ਬ੍ਰੈਂਪਟਨ ਵਿੱਚ ਕਈ ਉਦਯੋਗਾਂ ਵਿੱਚ ਭਰਪੂਰ ਪ੍ਰਤਿਭਾ ਹੈ ਅਤੇ ਹੁਣ ਪੰਜ ਸ਼ਾਨਦਾਰ ਬ੍ਰੈਂਪਟਨ ਵਾਸੀ ਸਾਡੇ ਸ਼ਹਿਰ ਵਿੱਚ ਖੇਡਾਂ ਵਿੱਚ ਆਪਣੇ ਯੋਗਦਾਨਾਂ ਲਈ ਸਨਮਾਨਿਤ ਹੋਣ ਲਈ ਤਿਆਰ ਹਨ।

ਇਸ ਸਾਲ, ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ (Brampton Sports Hall of Fame) ਵਿੱਚ ਇਹਨਾਂ ਪੰਜ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ:

- *ਬਿਲਡਰ* ਸ਼੍ਰੇਣੀ ਵਿੱਚ, **ਡਵੇ ਡੋਹਰਟੀ (Dave Doherty)** ਨੂੰ ਬ੍ਰੈਂਪਟਨ ਵਿੱਚ ਬੇਸਬਾਲ ਭਾਈਚਾਰੇ ਲਈ ਉਹਨਾਂ ਦੇ ਸਮਰਪਣ ਅਤੇ ਬ੍ਰੈਂਪਟਨ ਮਾਈਨਰ ਬੇਸਬਾਲ ਇਨਕਾਰਪੋਰੇਟਡ (Brampton Minor Baseball Incorporated) ਦੇ ਨਾਲ 23 ਸਾਲ ਕੰਮ ਕਰਨ ਲਈ ਸ਼ਾਮਲ ਕੀਤਾ ਜਾਵੇਗਾ।
- **ਡੋਨ ਡੋਆਨ (Don Doan)** ਵੀ ਸਾਡੇ ਸ਼ਹਿਰ ਵਿੱਚ ਖੇਡਾਂ ਸਬੰਧੀ ਭਾਈਚਾਰੇ ਨੂੰ ਵਧਾਉਣ ਲਈ ਆਪਣੇ ਯੋਗਦਾਨ ਲਈ *ਬਿਲਡਰ* ਦੇ ਤੌਰ ਤੇ ਸ਼ਾਮਲ ਹੋਣਗੇ। ਉਹਨਾਂ ਦੇ ਕੰਮਾਂ ਵਿੱਚ ਸ਼ਾਮਲ ਹਨ, ਸਹੂਲਤਾਂ ਦੇ ਪ੍ਰਬੰਧ ਲਈ ਹਿਮਾਇਤ ਕਰਨਾ ਅਤੇ ਕਈ ਨੌਜਵਾਨ ਅਤੇ ਬਾਲਗ ਭਾਈਚਾਰਾ ਖੇਡ ਸਮੂਹਾਂ ਵਿੱਚ ਸਲਾਹਕਾਰ ਦੇ ਤੌਰ ਤੇ ਉਹਨਾਂ ਦੀ ਸਹਾਇਤਾ।
- *ਐਥਲੀਟ* ਸ਼੍ਰੇਣੀ ਵਿੱਚ, **ਮਾਈਕਲ ਹਸਨ (Michael Hasen)** ਨੂੰ ਲੈਕਰੋਸ ਖਿਡਾਰੀ ਅਤੇ ਕੋਚ ਦੇ ਤੌਰ ਤੇ ਉਹਨਾਂ ਦੀ ਸਫਲਤਾ ਲਈ ਸਨਮਾਨਿਤ ਕੀਤਾ ਜਾਵੇਗਾ।
- **ਮਾਈਕਲ ਮੀਕਸ (Michael Meeks)** ਬਾਸਕੇਟਬਾਲ ਵਿੱਚ ਆਪਣੀ ਸਫਲਤਾ ਦੇ ਸਨਮਾਨ ਵਿੱਚ *ਐਥਲੀਟ* ਦੇ ਤੌਰ ਤੇ ਹਾਲ ਆਫ ਫੇਮ ਵਿੱਚ ਸ਼ਾਮਲ ਹੋਣਗੇ।
- **ਰੋਬੀ ਟੇਲਰ (Robbie Taylor)** ਨੂੰ ਵੀ ਤੈਰਾਕੀ ਵਿੱਚ ਉਹਨਾਂ ਦੀਆਂ ਉਪਲਬਧੀਆਂ ਲਈ *ਐਥਲੀਟ* ਸ਼੍ਰੇਣੀ ਵਿੱਚ ਸਨਮਾਨ ਦਿੱਤਾ ਜਾਵੇਗਾ।

39ਵੇਂ ਸਲਾਨਾ ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤੇ ਜਾਣ ਦਾ ਸਮਾਗਮ ਅਤੇ ਰਿਸੈਪਸ਼ਨ ਮੰਗਲਵਾਰ 14 ਮਈ ਨੂੰ ਰੋਜ਼ ਥਿਏਟਰ ਬ੍ਰੈਂਪਟਨ (Rose Theatre Brampton) ਵਿੱਚ ਆਯੋਜਿਤ ਕੀਤਾ ਜਾਵੇਗਾ। ਕਾਕਟੇਲ ਡਿਨਰ ਸ਼ਾਮ 6 ਵਜੇ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਸ਼ਾਮਲ ਕੀਤੇ ਜਾਣ ਦਾ ਸਮਾਗਮ ਅਤੇ ਰਿਸੈਪਸ਼ਨ ਆਯੋਜਿਤ ਕੀਤੇ ਜਾਣਗੇ। ਇਸ ਸਾਲ ਦੀ ਮੁੱਖ ਸਪੀਕਰ ਇਵਾਂਕਾ ਓਸਮੈਕ (Evanka Osmak) ਹਨ, ਜੋ ਸਪੋਰਟਸਨੈੱਟ ਸੈਂਟਰਲ (Sportsnet Central) ਦੀ ਸਹਿ-ਪੇਸ਼ਕਾਰ ਹਨ।

ਟਿਕਟਾਂ ਹੁਣ ਰੋਜ਼ ਥਿਏਟਰ (Rose Theatre) ਬਾਕਸ ਆਫਿਸ ਤੋਂ ਪ੍ਰਤੀ ਟਿਕਟ \$55 ਨਾਲ ਖਰੀਦੀਆਂ ਜਾ ਸਕਦੀਆਂ ਹਨ। 12 ਸਾਲ ਅਤੇ ਇਸਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟ ਦਾ ਮੁੱਲ \$27.50 ਹੈ ਅਤੇ ਇਹ ਦੋ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਮੁਫਤ ਹੈ। ਆਪਣੀਆਂ ਟਿਕਟਾਂ ਖਰੀਦਣ ਲਈ, www.rosetheatre.ca ਤੇ ਜਾਓ ਜਾਂ 905.874.2800 ਤੇ ਕਾਲ ਕਰੋ।

ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਅਤੇ ਇਸ ਸਾਲ ਦੇ ਸ਼ਾਮਲ ਹੋਣ ਵਾਲੇ ਵਿਅਕਤੀਆਂ ਬਾਰੇ ਹੋਰ ਜਾਣਨ ਲਈ, www.brampton.ca/bshf ਤੇ ਔਨਲਾਈਨ ਜਾਓ।

ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ, ਜਿਸਨੇ ਸਾਡੇ ਸ਼ਹਿਰ ਵਿੱਚ ਖੇਡਾਂ ਵਿੱਚ ਕੋਈ ਸ਼ਾਨਦਾਰ ਯੋਗਦਾਨ ਪਾਇਆ ਹੈ? [2020 ਦਾ ਨਾਮਜ਼ਦਗੀ \(ਨੇਮੀਨੇਸ਼ਨ\) ਫਾਰਮ ਡਾਊਨਲੋਡ ਕਰੋ \(Download a nomination form for 2020\)](#)! ਨਾਮਜ਼ਦਗੀਆਂ 15 ਜੂਨ, 2019 ਤੱਕ ਸਵੀਕਾਰ ਕੀਤੀਆਂ ਜਾਣਗੀਆਂ।

ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਦੀ ਸਥਾਪਨਾ 1979 ਵਿੱਚ ਸਿਟੀ ਆਫ ਬ੍ਰੈਪਟਨ (City of Brampton) ਦੇ ਨਾਲ ਮਿਲ ਕੇ ਖੇਡ ਦੇ ਪ੍ਰਤੀ ਸਮਰਪਿਤ ਅਤੇ ਸ਼ੌਕੀਨ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਇਹ 7575 ਕੈਨੇਡੀ ਰੋਡ ਸਾਊਥ (7575 Kennedy Road South) ਤੇ ਸੀ.ਏ.ਏ. ਸੈਂਟਰ (CAA Centre) ਵਿੱਚ ਸਥਿਤ ਹੈ।

ਹਵਾਲੇ

“ਕਾਉਂਸਿਲ ਅਤੇ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ ਦੇ ਵੱਲੋਂ, ਇਸ ਸਾਲ ਦੇ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਵਧਾਈ ਹੋਵੇ! ਬ੍ਰੈਪਟਨ ਵਿੱਚ ਕਈ ਖੇਡ ਪ੍ਰੋਗਰਾਮ ਹਨ। ਇਹ ਦੇਖਣਾ ਰੋਮਾਂਚਕ ਹੈ ਕਿ ਸ਼ਾਮਲ ਹੋਣ ਵਾਲੇ ਇਹ ਵਿਅਕਤੀ ਸਾਡੇ ਭਾਈਚਾਰੇ ਵਿੱਚ ਕਿਵੇਂ ਮਿਸਾਲ ਕਾਇਮ ਕਰਦੇ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ ਦੇ ਵੱਲੋਂ, ਮੈਨੂੰ ਇੱਕ ਵਾਰ ਫਿਰ ਸਾਡੇ ਹਾਲ ਆਫ ਫੇਮ ਵਿਚ 2019 ਦੇ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਸ਼੍ਰੇਣੀ ਦੀ ਘੋਸ਼ਣਾ ਕਰਨ ਲਈ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਸਾਲ ਦੀ ਸ਼੍ਰੇਣੀ ਨੂੰ, ਪਹਿਲਾਂ ਸ਼ਾਮਲ ਹੋਣ ਵਾਲੇ ਪ੍ਰਸਿੱਧ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ, ਜਦੋਂ ਉਹ ਮਈ ਵਿੱਚ ਆਪਣਾ ਸਨਮਾਨ ਪ੍ਰਾਪਤ ਕਰਨਗੇ। ਸਾਰੇ ਨਵੇਂ ਸ਼ਾਮਲ ਹੋਣ ਵਾਲਿਆਂ ਨੂੰ, ਬ੍ਰੈਪਟਨ ਵਿੱਚ ਖੇਡਾਂ ਵਿੱਚ ਉਹਨਾਂ ਦੇ ਖਾਸ ਯੋਗਦਾਨਾਂ ਲਈ ਵਧਾਈ ਹੋਵੇ।”

- ਡੀਨ ਮੈਕਲੇਡ (Dean McLeod), ਚੇਅਰ ਆਫ ਦ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ (Chair of the Brampton Sports Hall of Fame Committee)

-30-

ਬ੍ਰੈਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca